

ਤੁਰੰਤ ਰਿਲੀਜ਼ ਲਈ

ਅਲੈਕਟਰਾ, ਸਿਟੀ ਆਫ ਬ੍ਰੈਂਪਟਨ ਵਿੱਚ 400 ਕਰਮਚਾਰੀਆਂ ਵਾਲਾ ਨਵਾਂ LEED ਪ੍ਰਮਾਣਿਤ ਓਪਰੇਸ਼ਨਸ ਸੈਂਟਰ ਖੋਲ੍ਹੇਗੀ

ਬ੍ਰੈਂਪਟਨ, ਓਨਟਾਰੀਓ (15 ਜੂਨ, 2021) – ਪਿਛਲੇ ਹਫ਼ਤੇ, ਬ੍ਰੈਂਪਟਨ ਦੀ ਕਮੇਟੀ ਆਫ ਕਾਊਂਸਿਲ (Committee of Council) ਦੀ ਮੀਟਿੰਗ ਵਿੱਚ, ਅਲੈਕਟਰਾ (Alectra) ਨੇ ਬ੍ਰੈਂਪਟਨ ਵਿੱਚ 200 ਕੈਨੇਡੀ ਰੋਡ ਸਾਊਥ (200 Kennedy Road South) ਵਿਖੇ ਸਥਿਤ ਬਿਲਕੁੱਲ ਨਵੇਂ ਸਥਿਤ ਓਪਰੇਸ਼ਨਸ ਸੈਂਟਰ ਦੀ ਉਸਾਰੀ ਵਾਸਤੇ ਆਪਣੀ ਯੋਜਨਾ ਦਾ ਐਲਾਨ ਕੀਤਾ।

ਨਵੀਂ ਥਾਂ ਦੇ ਇੱਕ ਕਿਲੋਮੀਟਰ ਦੇ ਅੰਦਰ, ਰਿਟੇਲ ਸੈਕਟਰ ਵਿੱਚ 78 ਅਤੇ ਰਿਹਾਇਸ਼ ਅਤੇ ਫੂਡ ਸੇਵਾਵਾਂ ਵਿੱਚ 55 ਕਾਰੋਬਾਰ ਹਨ। ਇਸ ਖੇਤਰ ਵਿੱਚ ਮੌਜੂਦਾ ਸਾਈਟ ਤੇ ਢਾਈ ਗੁਣਾ ਵੱਧ ਨੌਕਰੀਆਂ ਤੇ - 400 ਕਰਮਚਾਰੀਆਂ ਨੂੰ ਲਿਆਉਂਦੇ ਹੋਏ, ਅਲੈਕਟਰਾ, ਓਪਰੇਸ਼ਨਸ ਸੈਂਟਰ ਦੇ ਨੇੜੇ ਮੌਜੂਦ, ਬ੍ਰੈਂਪਟਨ ਦੇ ਰਿਟੇਲ ਅਤੇ ਫੂਡ ਕਾਰੋਬਾਰਾਂ ਨੂੰ ਮਜ਼ਬੂਤ ਬਣਾਵੇਗੀ, ਜਿਸ ਨਾਲ ਭਵਿੱਖ ਵਿੱਚ ਸ਼ਹਿਰ ਦੇ ਲੋਕਲ ਅਰਥਚਾਰੇ ਦੀ ਬਹਾਲੀ ਅਤੇ ਵਾਧੇ ਵਿੱਚ ਸਹਾਇਤਾ ਮਿਲੇਗੀ।

ਸਥਿਰਤਾ ਦੇ ਪ੍ਰਤੀ ਸਿਟੀ ਦੀ ਵਚਨਬੱਧਤਾ ਦੇ ਮੁਤਾਬਕ, ਨਵੀਂ ਫੈਸਿਲਿਟੀ, ਗੋਲਡ ਸਟੈਂਡਰਡ (Gold Standard) ਲਈ LEED (ਲੀਡਰਸ਼ਿਪ ਇਨ ਐਨਰਜੀ ਐਂਡ ਐਨਵਾਇਰਨਮੈਂਟਲ ਡਿਜ਼ਾਈਨ) (Leadership in Energy and Environmental Design) ਪ੍ਰਮਾਣਿਤ ਹੋਵੇਗੀ। ਇਹ ਬ੍ਰੈਂਪਟਨ ਅਤੇ ਮਿਸਿਸਾਗਾ (Mississauga) ਵਿੱਚ ਸੇਵਾ ਦਿੰਦੇ ਹੋਏ, 400 ਤੋਂ ਵੱਧ ਅਲੈਕਟਰਾ ਕਰਮਚਾਰੀਆਂ ਲਈ ਸੰਯੁਕਤ ਓਪਰੇਸ਼ਨਸ ਸੈਂਟਰ ਵਜੋਂ ਕੰਮ ਕਰੇਗੀ।

ਕੁਝ LEED ਪ੍ਰਮਾਣਿਤ ਬਿਲਡਿੰਗ ਵਿਸ਼ੇਸ਼ਤਾਵਾਂ ਵਿੱਚ ਇਹ ਸ਼ਾਮਲ ਹੋਣਗੀਆਂ:

- ਅੱਪਗ੍ਰੇਡ ਕੀਤੇ ਸਮਰਪਿਤ ਆਉਟਡੋਰ ਏਅਰ ਸਿਸਟਮ (ਡੀ.ਓ.ਏ.ਐਸ.) (DOAS) – ਜੀ.ਐਚ.ਜੀ. (GHG) ਨਿਕਾਸੀਆਂ ਨੂੰ LEED ਗੋਲਡ ਸਟੈਂਡਰਡ ਤੋਂ ਵੀ ਅੱਗੇ, ਲਗਭਗ 43% ਤੱਕ ਘਟਾਉਣਾ
- 500KW ਦੀ ਰੂਫਟੋਪ ਸੋਲਰ ਪਾਵਰ ਜੈਨਰੇਸ਼ਨ - 800 ਮੇਗਾਵਾਟ/ਸਾਲ ਤੋਂ ਵੱਧ ਨਵਿਆਉਣਯੋਗ ਊਰਜਾ, ਬਿਲਡਿੰਗ ਦੀਆਂ ਬਿਜਲੀ ਸਬੰਧੀ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ
- 30 ਤੋਂ ਵੱਧ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਲਗਾਏ ਜਾਣਗੇ ਅਤੇ ਅਲੈਕਟਰਾ ਫਲੀਟ ਵਾਹਨਾਂ, ਕਰਮਚਾਰੀਆਂ ਅਤੇ ਆਮ ਜਨਤਾ ਵੱਲੋਂ ਵਰਤੇ ਜਾਣਗੇ

ਅਗਸਤ 2021 ਲਈ ਅਸਥਾਈ ਤੌਰ ਤੇ ਇੱਕ ਸ਼ਾਨਦਾਰ ਸਮਾਰੋਹ ਤੈਅ ਕੀਤਾ ਗਿਆ ਹੈ ਅਤੇ ਪ੍ਰੋਜੈਕਟ, ਅਗਸਤ 2023 ਵਿੱਚ ਪੂਰਾ ਕੀਤੇ ਜਾਣ ਦੀ ਯੋਜਨਾ ਹੈ।

ਅਲੈਕਟਰਾ ਬਾਰੇ [ਇੱਥੇ \(here\)](#) ਹੋਰ ਜਾਣਕਾਰੀ ਪ੍ਰਾਪਤ ਕਰੋ। ਬ੍ਰੈਂਪਟਨ ਵਿੱਚ ਆਰਥਿਕ ਵਿਕਾਸ ਬਾਰੇ [ਇੱਥੇ \(here\)](#) ਹੋਰ ਜਾਣਕਾਰੀ ਪ੍ਰਾਪਤ ਕਰੋ।

ਅਲੈਕਟਰਾ ਇੱਕ. ਬਾਰੇ

ਓਨਟਾਰੀਓ ਦੇ ਗ੍ਰੇਟਰ ਗੋਲਡਨ ਹੋਰਸਸ਼ੂ (Greater Golden Horseshoe) ਖੇਤਰ ਵਿੱਚ ਇੱਕ ਮਿਲੀਅਨ ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਨੂੰ ਸੇਵਾ ਦਿੰਦੇ ਹੋਏ, ਅਲੈਕਟਰਾ ਵੱਲੋਂ ਜਿਹਨਾਂ ਗਾਹਕਾਂ ਨੂੰ ਸੇਵਾ ਪੇਸ਼ ਕੀਤੀ ਗਈ, ਉਹਨਾਂ ਗਾਹਕਾਂ ਦੀ ਕੁੱਲ ਸੰਖਿਆ ਦੇ ਆਧਾਰ ਤੇ, ਅਲੈਕਟਰਾ ਯੂਟੀਲਿਟੀਜ਼ (Alectra

Utilities) ਹੁਣ ਕੈਨੇਡਾ ਵਿੱਚ ਮਿਉਨਿਸਿਪਲਟੀ ਦੀ ਮਾਲਕੀ ਵਾਲੀ ਸਭ ਤੋਂ ਵੱਡੀ ਇਲੈਕਟ੍ਰਿਕ ਯੂਟੀਲਿਟੀ ਹੈ। ਉਹ, ਜ਼ਰੂਰੀ ਊਰਜਾ ਇੰਫਰਾਸਟ੍ਰਕਚਰ ਵਿੱਚ ਨਿਵੇਸ਼ ਕਰਕੇ, ਬਿਜਲੀ ਦੀ ਸੁਰੱਖਿਅਤ ਅਤੇ ਭਰੋਸੇਯੋਗ ਸਪਲਾਈ ਪ੍ਰਦਾਨ ਕਰਕੇ ਅਤੇ ਨਵੇਂ ਊਰਜਾ ਹੱਲ ਪ੍ਰਦਾਨ ਕਰਕੇ, ਉਹਨਾਂ 17 ਕਮਿਊਨਿਟੀਜ਼ ਦੇ ਆਰਥਿਕ ਵਾਧੇ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਦਿੰਦੇ ਹਨ, ਜਿਹਨਾਂ ਲਈ ਉਹ ਸੇਵਾ ਦਿੰਦੇ ਹਨ।

ਅਲੈਕਟਰਾ ਦਾ ਮਿਸ਼ਨ, ਆਉਣ ਵਾਲੇ ਕੱਲ੍ਹ ਦੇ ਊਰਜਾ ਭਵਿੱਖ ਦੀਆਂ ਸੰਭਾਵਨਾਵਾਂ ਲੱਭਣ ਲਈ, ਉਹਨਾਂ ਗਾਹਕਾਂ ਅਤੇ ਕਮਿਊਨਿਟੀਜ਼ ਦੀ ਮਦਦ ਕਰਕੇ, ਜਿਹਨਾਂ ਨੂੰ ਉਹ ਸੇਵਾ ਦਿੰਦੀ ਹੈ, ਇੱਕ ਊਰਜਾ ਸਹਾਇਕ ਬਣਨਾ ਹੈ।

ਹਵਾਲੇ

“ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਸਾਡੇ ਭਾਈਵਾਲਾਂ ਦੇ ਨਾਲ ਇਕੱਠੇ ਮਿਲ ਕੇ ਅਸੀਂ, ਬਹੁਤ ਹੀ ਸਥਿਰ ਕਮਿਊਨਿਟੀ ਬਣਾਉਣ ਅਤੇ ਜਲਵਾਯੂ ਸਬੰਧੀ ਤਬਦੀਲੀ ਵਿੱਚ ਸਾਡੀ ਸਥਿਰਤਾ ਵਧਾਉਣ ਲਈ ਵਚਨਬੱਧ ਹਾਂ। ਅਸੀਂ ਖੁਸ਼ ਹਾਂ ਕਿ ਅਲੈਕਟਰਾ ਨੇ ਆਪਣੇ ਨਵੇਂ ਓਪਰੇਸ਼ਨਸ ਸੈਂਟਰ ਦੀ ਸਾਈਟ ਵਾਸਤੇ ਬ੍ਰੈਂਪਟਨ ਦੀ ਚੋਣ ਕੀਤੀ ਹੈ। ਅਸੀਂ, ਵਧੇ ਹੋਏ ਫਾਇਦੇ ਦੇਖਣ ਲਈ ਉਤਸ਼ਾਹਿਤ ਹਾਂ, ਜੋ ਇਹ ਨਵੀਂ ਥਾਂ, ਕੈਨੇਡੀ ਰੋਡ ਖੇਤਰ ਵਿੱਚ ਲੋਕਲ ਕਾਰੋਬਾਰਾਂ ਲਈ ਲੈ ਕੇ ਆਵੇਗੀ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ, ਸ਼ਹਿਰ ਵਿੱਚ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ, 2050 ਤੱਕ 80 ਪ੍ਰਤੀਸ਼ਤ ਤੱਕ ਘਟਾਉਣ ਦੇ ਸਫ਼ਰ ਤੇ ਹੈ ਅਤੇ ਜਾਣਦਾ ਹੈ ਕਿ ਅਜਿਹਾ ਕਰਨ ਲਈ, ਸਾਡੀ ਸਮੁੱਚੀ ਕਮਿਊਨਿਟੀ ਵਿਚਲੇ ਭਾਈਵਾਲਾਂ ਨੂੰ ਸਮੂਹਿਕ ਯਤਨ ਕਰਨੇ ਪੈਣਗੇ। ਅਸੀਂ ਅਲੈਕਟਰਾ ਦੀ ਗੋਲਡ ਸਟੈਂਡਰਡ ਲਈ LEED ਪ੍ਰਮਾਣਿਤ ਨਵਾਂ ਓਪਰੇਸ਼ਨਸ ਸੈਂਟਰ ਖੋਲਣ ਦੀ ਯੋਜਨਾ ਤੋਂ ਖੁਸ਼ ਹਾਂ। ਨਾਲ ਹੀ, ਅਸੀਂ 400 ਕਰਮਚਾਰੀਆਂ ਬਾਰੇ ਵੀ ਉਤਸ਼ਾਹਿਤ ਹਾਂ, ਜੋ ਬ੍ਰੈਂਪਟਨ ਦੇ ਨੇੜਲੇ ਸ਼ਾਨਦਾਰ ਫੂਡ ਅਤੇ ਰਿਟੇਲ ਕਾਰੋਬਾਰਾਂ ਦਾ ਅਨੁਭਵ ਲੈਣ ਲਈ ਇਸ ਸੈਂਟਰ ਵਿੱਚ ਕੰਮ ਕਰਨਗੇ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਅਜਿਹਾ ਆਰਥਿਕ ਵਾਤਾਵਰਣ ਪੇਸ਼ ਕਰਦਾ ਹੈ, ਜੋ ਨਿਵੇਸ਼ ਵਿੱਚ ਸਹਾਇਤਾ ਕਰਦਾ ਹੈ ਅਤੇ ਕਾਰੋਬਾਰਾਂ ਨੂੰ ਸਾਡੇ ਲੋਕਲ ਅਰਥਚਾਰੇ ਦੇ ਨਾਲ ਵਿਕਸਿਤ ਹੋਣ ਦਿੰਦਾ ਹੈ। ਅਸੀਂ, ਬ੍ਰੈਂਪਟਨ ਦੇ ਅੰਦਰ ਵਿਸਤਾਰ ਕਰਨ ਦੇ ਅਲੈਕਟਰਾ ਦੇ ਫੈਸਲੇ ਦਾ ਸੁਆਗਤ ਕਰਦੇ ਹਾਂ। ਇਹ ਪ੍ਰੋਜੈਕਟ ਉਸਾਰੀ ਸਬੰਧੀ ਨੌਕਰੀਆਂ ਲਿਆਵੇਗਾ ਅਤੇ ਪੂਰਾ ਹੋਣ ਤੇ, 400 ਵਿਅਕਤੀਆਂ ਵਾਲੀ ਇਸ ਸਾਈਟ ਦਾ ਵਾਧੂ ਫਾਇਦਾ, ਖੇਤਰ ਵਿਚਲੇ ਲੋਕਲ ਕਾਰੋਬਾਰੀਆਂ ਲਈ ਖੁਸ਼ੀ ਦੀ ਗੱਲ ਹੈ।”

- ਪਾਲੋ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਲੈਕਟਰਾ ਨੇ, ਆਪਣੇ ਨਵੇਂ ਓਪਰੇਸ਼ਨਸ ਸੈਂਟਰ ਦੀ ਥਾਂ ਵਜੋਂ ਸਾਡੇ ਗ੍ਰੀਨ ਸਿਟੀ ਦੀ ਚੋਣ ਕੀਤੀ ਹੈ। ਨਵੀਂ LEED ਪ੍ਰਮਾਣਿਤ ਫੈਸਿਲਿਟੀ, ਜੀ.ਐਚ.ਜੀ. ਨਿਕਾਸੀਆਂ ਨੂੰ ਘਟਾਉਣ ਅਤੇ ਖੇਤਰ ਵਿੱਚ ਖਾਸ ਨੌਕਰੀਆਂ ਲਿਆਉਣ ਵਿੱਚ ਮਦਦ ਕਰੇਗੀ, ਜਿਸ ਨਾਲ ਲੋਕਲ ਕਾਰੋਬਾਰਾਂ ਦੀ ਬਹਾਲੀ ਵਿੱਚ ਸਹਾਇਤਾ ਮਿਲੇਗੀ। ਵਾਰਡ 3 ਦੇ ਵੱਲੋਂ, ਅਸੀਂ ਖੇਤਰ ਵਿੱਚ ਉਹਨਾਂ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ।”

- ਜੈਫ ਬੋਮੈਨ (Jeff Bowman), ਸਿਟੀ ਕਾਉਂਸਲਰ, ਵਾਰਡਸ 3 ਅਤੇ 4, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਮਪਟਨ ਦੇ ਸਟਾਫ਼ ਦੇ ਵੱਲੋਂ ਅਸੀਂ, 200 ਕੈਨੇਡੀ ਰੋਡ ਸਾਊਥ, ਬ੍ਰੈਮਪਟਨ ਵਿਖੇ ਬਣਨ ਵਾਲੇ ਉਹਨਾਂ ਦੇ ਓਪਰੇਸ਼ਨਸ ਸੈਂਟਰ ਲਈ ਅਲੈਕਟਰਾ ਨੂੰ ਵਧਾਈ ਦਿੰਦੇ ਹਾਂ। ਅਸੀਂ, ਟਰਮ ਆਫ ਕਾਉਂਸਿਲ ਪ੍ਰਾਇਰਿਟੀ: ਬ੍ਰੈਮਪਟਨ ਇੱਕ ਗ੍ਰੀਨ ਸਿਟੀ ਹੈ, ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ ਅਤੇ ਸਾਡੀ ਸਮੁੱਚੀ ਕਮਿਊਨਿਟੀ ਦੇ ਸਾਰੇ ਭਾਈਵਾਲਾਂ ਦਾ ਸੁਆਗਤ ਕਰਦੇ ਹਾਂ, ਜੋ ਜਲਵਾਯੂ ਸਬੰਧੀ ਤਬਦੀਲੀ ਵਿੱਚ ਸਥਿਰਤਾ ਵਧਾਉਣ ਅਤੇ ਊਰਜਾ ਸਮਰੱਥਾ ਵਿੱਚ ਸੁਧਾਰ ਕਰਨ ਦੇ ਪ੍ਰਤੀ ਸਾਡੀ ਵਚਨਬੱਧਤਾ ਵਿੱਚ ਸਾਡਾ ਸਾਥ ਦਿੰਦੇ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

“ਇੱਕ ਸਥਿਰ ਕੰਪਨੀ ਵਜੋਂ, ਅਲੈਕਟਰਾ ਨਵੇਂ ਊਰਜਾ ਹੱਲ ਇਸਤੇਮਾਲ ਕਰਕੇ, ਸਾਡੇ ਵਾਤਾਵਰਣ ਵਿੱਚ ਛੱਡੀ ਜਾਣ ਵਾਲੀ ਕਾਰਬਨ ਦੀ ਮਾਤਰਾ ਨੂੰ ਘਟਾਉਣ ਲਈ ਵਚਨਬੱਧ ਹੈ। ਇਹ ਨਵੀਂ ਬਿਲਡਿੰਗ ਨਾ ਸਿਰਫ਼ ਰੀਜਨ ਆਫ ਪੀਲ ਵਿੱਚ ਗਾਹਕਾਂ ਲਈ ਸਾਡੇ ਸੇਵਾ ਲੈਵਲਸ ਵਿੱਚ ਸੁਧਾਰ ਕਰੇਗੀ, ਬਲਕਿ ਇਹ 2050 ਤੱਕ ਨੈੱਟ ਜ਼ੀਰੋ (ਸਾਫ਼ ਹਵਾ ਹੋਣਾ ਅਤੇ ਕਾਰਬਨ ਨਿਕਾਸੀਆਂ ਦਾ ਘਟਣਾ) ਬਣਨ ਦੇ ਸਾਡੇ ਸਫ਼ਰ ਵਿੱਚ ਵੀ ਸਾਡੀ ਮਦਦ ਕਰੇਗੀ।”

- ਜੇਮਸ ਮੈਕਕੁੰਬਰ (James Macumber), ਵਾਈਸ ਪ੍ਰੈਜੀਡੈਂਟ, ਸਪਲਾਈ ਚੇਨ, ਅਲੈਕਟਰਾ ਯੂਟੀਲਿਟੀਜ਼

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca